

# Meeting of 7th IBSA Academic Forum

August 11, 2021

## 7ਵੇਂ IBSA ਅਕਾਦਮਿਕ ਫੋਰਮ ਦੀ ਬੈਠਕ

11 ਅਗਸਤ, 2021

ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ 11-12 ਅਗਸਤ 2021 ਨੂੰ ਵਰਚੁਅਲ ਮਾਧਿਅਮ ਰਾਹੀਂ ਕਰਾਏ ਜਾ ਰਹੇ 7ਵੇਂ IBSA ਅਕਾਦਮਿਕ ਫੋਰਮ ਦਾ ਉਦਘਾਟਨ ਕੀਤਾ।

ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ ਦੀ ਸਾਂਝੀ ਪਾਲਣਾ ਕਰਨ ਅਤੇ ਬਸਤੀਵਾਦੀ ਵਿਰਾਸਤ ਨੂੰ ਉਖਾੜਨ ਵਿਰੁੱਧ ਲੰਮੀ ਲੜਾਈ ਲੜਨ ਵਾਲੇ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦਰਮਿਆਨ ਸੰਯੁਕਤ ਰਾਸ਼ਟਰ, IMF, ਆਲਮੀ ਬੈਂਕ, ਆਲਮੀ ਵਪਾਰ ਸੰਗਠਨ ਅਤੇ WHO ਸਮੇਤ ਬਹੁਪੱਖੀ ਸੰਸਥਾਵਾਂ ਅੰਦਰ ਸੁਧਾਰਾਂ ਵਿੱਚ ਤੇਜ਼ੀ ਲਿਆਉਣ ਵਿੱਚ ਵੱਡੀ ਦਿਲਚਸਪੀ ਹੈ। ਉਨ੍ਹਾਂ ਨੇ ਟਿਕਾਊ ਵਿਕਾਸ ਟੀਚਿਆਂ ਦੀ ਮੁੱਖ ਭੂਮਿਕਾ ਅਤੇ ਸਾਂਝੀਆਂ ਪਰ ਵੱਖਰੀਆਂ ਜ਼ਿੰਮੇਵਾਰੀਆਂ ਦੇ ਸਿਧਾਂਤਾਂ ਅਤੇ ਆਪਣੀਆਂ ਆਪਣੀਆਂ ਸਮਰੱਥਾਵਾਂ 'ਤੇ ਜ਼ੋਰ ਦਿੰਦੇ ਹੋਏ ਇਸ ਗੱਲ 'ਤੇ ਚਾਨਣਾ ਪਾਇਆ ਕਿ ਗਲੋਬਲ ਸਾਊਥ ਵਿੱਚ ਗਠਜੋੜ ਬਰਾਬਰੀ, ਬਿਨਾ ਕਿਸੇ ਸ਼ਰਤ ਅਤੇ ਗੈਰ- ਦਖਲਅੰਦਾਜ਼ੀ ਦੀਆਂ ਕਦਰਾਂ ਕੀਮਤਾਂ ਨਾਲ ਵਿਕਾਸ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਵਿਦੇਸ਼ ਰਾਜ ਮੰਤਰੀ ਨੇ ਮੌਜੂਦਾ IBSA ਫੈਲੋਸ਼ਿਪ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਯਤਨਾਂ ਅਤੇ ਇਸ ਵੱਲੋਂ ਭਾਈਵਾਲੀ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਪ੍ਰਤੀ ਦਿੱਤੇ ਅਮਿੱਟ ਯੋਗਦਾਨ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ IBSA ਨੇ ਆਪਣੀ ਸਥਾਪਨਾ ਤੋਂ ਬਾਅਦ ਦੇ ਸਾਰੇ ਸਾਲਾਂ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਸਹਿਯੋਗ ਦਾ ਇੱਕ ਅਜਿਹਾ ਨਮੂਨਾ ਪੇਸ਼ ਕੀਤਾ ਹੈ ਜੋ 'ਦੱਖਣੀ ਵਿਕਾਸ' ਦੇ ਬਿਰਤਾਂਤ ਨੂੰ ਸੱਚਮੁੱਚ ਮਜ਼ਬੂਤ ਕਰਦਾ ਹੈ ਅਤੇ SDG ਦੀ ਪ੍ਰਾਪਤੀ ਲਈ ਬਹੁਪੱਖੀ ਸਮਾਧਾਨਾਂ ਨੂੰ ਅੱਗੇ ਵਧਾਉਂਦਾ ਹੈ।

ਭਾਰਤੀ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਖੁਦਮੁਖਤਿਆਰ ਵਿਚਾਰਕ ਮੰਚ ਵਿਕਾਸਸ਼ੀਲ ਦੇਸ਼ਾਂ ਲਈ ਖੋਜ ਅਤੇ ਸੂਚਨਾ ਪ੍ਰਣਾਲੀ (RIS) ਦੁਆਰਾ ਇਸ ਦੇ ਦਿਨਾਂ ਦੇ ਸਮਾਗਮ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਸ ਵਿੱਚ IBSA ਸ਼ੇਰਪਾਵਾਂ ਦਰਮਿਆਨ ਆਰਥਿਕ ਸਾਂਝੇਦਾਰੀ ਬਾਰੇ ਗੱਲਬਾਤ ਵੀ ਸ਼ਾਮਲ ਹੈ, ਜਿਸ ਨਾਲ ਹੋਰਨਾਂ ਗੱਲਾਂ ਤੋਂ ਛੁੱਟ ਮਹਾਂਮਾਰੀ ਤੋਂ ਬਾਅਦ ਆਰਥਿਕ ਏਕੀਕਰਣ ਅਤੇ ਲਚਕੀਲੀਆਂ ਮੁੱਲ ਚੇਨਾਂ ਬਣਾਉਣ ਵਿੱਚ ਸਹਿਯੋਗ, ਡਿਜੀਟਲ ਪ੍ਰਕਿਰਿਆਵਾਂ ਅਤੇ ਹਰਿਤ ਤਬਦੀਲੀ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਤਾ ਮਿਲੇਗੀ। COVID -19 ਕਾਰਨ ਆਵਾਜਾਈ 'ਤੇ ਲੱਗੀਆਂ ਪਾਬੰਦੀਆਂ ਕਰਕੇ ਵਰਚੁਅਲ ਫਾਰਮੈਟ ਵਿੱਚ ਕਰਾਇਆ ਜਾ ਰਿਹਾ ਇਹ ਫੋਰਮ IBSA ਵਿਕਾਸ ਸਹਿਯੋਗ ਬਾਰੇ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ 'ਤੇ ਵੀ ਕੇਂਦਰਿਤ ਹੈ। ਇਸ ਸਮਾਗਮ ਦੌਰਾਨ ਤਿੰਨ ਵਿਸ਼ਿਆਂ 'ਤੇ ਆਮ ਸੈਸ਼ਨ ਹੋਣਗੇ - 'ਮਹਾਂਮਾਰੀ ਤੋਂ ਬਾਅਦ ਵਿੱਤੀ ਅਤੇ ਆਰਥਿਕ ਬਹਾਲੀ ਤੱਕ ਪਹੁੰਚ ਲਈ ਜ਼ਰੂਰੀ ਗੱਲਾਂ', 'ਵਪਾਰ ਅਤੇ ਲਚਕੀਲੀਆਂ ਮੁੱਲ ਚੇਨਾਂ ਬਾਰੇ IBSA ਸਹਿਯੋਗ' ਅਤੇ 'ਤਕਨਾਲੋਜੀ ਅਤੇ ਸਮਾਜਿਕ ਖੇਤਰ ਦੇ ਸਮਾਵੇਸ਼ੀ ਵਿਕਾਸ ਰਾਹੀਂ ਮਹਾਂਮਾਰੀ ਤੋਂ ਬਾਅਦ ਲਚਕਤਾ ਪੈਦਾ ਕਰਨਾ'।

ਭਾਰਤ IBSA ਦਾ ਮੌਜੂਦਾ ਪ੍ਰਧਾਨ ਹੈ। ਵਿਲੱਖਣ ਫੋਰਮ IBSA ਅੰਦਰ ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ ਜੋ ਤਿੰਨ ਵੱਡੇ ਲੋਕਤੰਤਰ ਹਨ ਅਤੇ ਜਿਸ ਵਿੱਚ ਤਿੰਨ ਵੱਖ-ਵੱਖ ਮਹਾਂਦੀਪਾਂ ਦੀਆਂ ਇੱਕੋ ਜਿਹੀਆਂ ਚੁਣੌਤੀਆਂ ਦਾ

ਸਾਹਮਣਾ ਕਰ ਰਹੀਆਂ ਵੱਡੀਆਂ ਅਰਥਵਿਵਸਥਾਵਾਂ ਇਕੱਠੀਆਂ ਹੁੰਦੀਆਂ ਹਨ। IBSA ਦੀ ਕਾਮਯਾਬੀ ਬਹੁਤ ਹੀ ਸਾਫ ਤੌਰ 'ਤੇ ਮਾਹਰਾਂ ਅਤੇ ਸਿਖਲਾਈ ਦੇ ਆਦਾਨ-ਪ੍ਰਦਾਨ ਦੇ ਰਵਾਇਤੀ ਖੇਤਰਾਂ ਤੋਂ ਪਰੇ ਦੱਖਣ-ਦੱਖਣ ਸਹਿਯੋਗ ਦੀ ਲੋੜ ਅਤੇ ਵਿਵਹਾਰਕਤਾ ਦਾ ਸਬੂਤ ਹੈ।

ਨਵੀਂ ਦਿੱਲੀ

11 ਅਗਸਤ, 2021

DISCLAIMER: This is an approximate translation. The original is available in English on MEA's website and may be referred to as the official press release.